

 Print Page

Sri Guru Granth Sahib

Displaying 1259 of

ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥

Jeea Dhaan Dhaee Thripathaasae Sachai Naam Samaahee ||

Bestowing the gift of the soul, He satisfies the mortal beings, and merges them in the True Name.

ਮਲਾਰ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧

Raag Malar Guru Amar Das

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

Anadhin Har Raviaa Ridh Anthar Sehaj Samaadhh Lagaahie ||2||

Night and day, they ravish and enjoy the Lord within the heart; they are intuitively absorbed in Samaadhi. ||2||

ਮਲਾਰ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧

Raag Malar Guru Amar Das

ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥

Sathigur Sabadhee Eihu Man Bhaedhiaa Hiradhai Saachee Baanee ||

The Shabad, the Word of the True Guru, has pierced my mind. The True Word of His Bani permeates my heart.

ਮਲਾਰ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੨

Raag Malar Guru Amar Das

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥

Maeraa Prabh Alakh N Jaaee Lakhiaa Guramukh Akathh Kehaanee ||

My God is Unseen; He cannot be seen. The Gurmukh speaks the Unspoken.

ਮਲਾਰ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੨

Raag Malar Guru Amar Das

ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥

Aapae Dhaeiaa Karae Sukhadhaathaa Japeeai Saaringapaanee ||3||

When the Giver of peace grants His Grace, the mortal being meditates on the Lord, the Life of the Universe. ||3||

ਮਲਾਰ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੩

Raag Malar Guru Amar Das

ਆਵਣ ਜਾਣ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥

Aavan Jaanaa Bahurr N Hovai Guramukh Sehaj Dhhiaaeiaa ||

He does not come and go in renincarnation any longer; the Gurmukh meditates intuitively.

ਮਲਾਰ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੪

Raag Malar Guru Amar Das

ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥

Man Hee Thae Man Miliaa Suaamee Man Hee Mann Samaaeiaa ||

From the mind, the mind merges into our Lord and Master; the mind is absorbed into the Mind.

ਮਲਾਰ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੪

Raag Malar Guru Amar Das

ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥

Saachae Hee Sach Saach Patheejai Vichahu Aap Gavaaeiaa ||4||

In truth, the True Lord is pleased with truth; eradicate egotism from within yourself. ||4||

ਮਲਾਰ (ਮਃ ੩) (੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੫

Raag Malar Guru Amar Das

ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥

Eaeko Eaek Vasai Man Suaamee Dhoojaa Avar N Koei ||

Our One and Only Lord and Master dwells within the mind; there is no other at all.

ਮਲਾਰ (ਮਃ ੩) (੪) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੫

Raag Malar Guru Amar Das

ਏਕੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥

Eaekuo Naam Anmrith Hai Meethaa Jag Niramal Sach Soei ||

The One Name is Sweet Ambrosial Nectar; it is Immaculate Truth in the world.

ਮਲਾਰ (ਮਃ ੩) (੪) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੬

Raag Malar Guru Amar Das

ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

Naanak Naam Prabhoo Thae Paaeeai Jin Ko Dhhur Likhiaa Hoei ||5||4||

O Nanak, the Name of God is obtained, by those who are so predestined. ||5||4||

ਮਲਾਰ (ਮਃ ੩) (੪) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੬

Raag Malar Guru Amar Das

ਮਲਾਰ ਮਹਲਾ ੩ ॥

Malaar Mehalaa 3 ॥

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੯

ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥

Gan Gandhharab Naamae Sabh Oudhharae Gur Kaa Sabadh Veechaar ॥

All the heavenly heralds and celestial singers are saved through the Naam, the Name of the Lord.

ਮਲਾਰ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੭

Raag Malar Guru Amar Das

ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥

Houmai Maar Sadh Mann Vasaaeiaa Har Raakhiaa Our Dhhaar ॥

They contemplate the Word of the Guru's Shabad. Subduing their ego, the Name abides in their minds; they keep the Lord enshrined in their hearts.

ਮਲਾਰ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੮

Raag Malar Guru Amar Das

ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥

Jisehi Bujhaaeae Soee Boojhai Jis No Aapae Leae Milaae ॥

He alone understands, whom the Lord causes to understand; the Lord unites him with Himself.

ਮਲਾਰ (ਮਃ ੩) (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੮

Raag Malar Guru Amar Das

ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥

Anadhin Baanee Sabadhae Gaanvai Saach Rehai Liv Laae ॥1॥

Night and day, he sings the Word of the Shabad and the Guru's Bani; he remains lovingly attuned to the True Lord. ॥1॥

ਮਲਾਰ (ਮਃ ੩) (੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੯

Raag Malar Guru Amar Das

ਮਨ ਮੇਰੇ ਖਿਨੁ ਖਿਨੁ ਨਾਮੁ ਸਮਾਲਿ ॥

Man Maerae Khin Khin Naam Samhaal ॥

O my mind, each and every moment, dwell on the Naam.

ਮਲਾਰ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੯

Raag Malar Guru Amar Das

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

Gur Kee Dhaath Sabadh Sukh Anthar Sadhaa Nibehai Thaerai Naal ||1|| Rehaao ||

The Shabad is the Guru's Gift. It shall bring you lasting peace deep within; it shall always stand by you.

||1||Pause||

ਮਲਾਰ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੦

Raag Malar Guru Amar Das

ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥

Manamukh Paakhandd Kadhae N Chookai Dhoojai Bhaae Dhukh Paaeae ||

The self-willed manmukhs never give up their hypocrisy; in the love of duality, they suffer in pain.

ਮਲਾਰ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੦

Raag Malar Guru Amar Das

ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥

Naam Visaar Bikhiaa Man Raathae Birathhaa Janam Gavaaeae ||

Forgetting the Naam, their minds are imbued with corruption. They waste away their lives uselessly.

ਮਲਾਰ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੧

Raag Malar Guru Amar Das

ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥

Eih Vaelaa Fir Hathh N Aavai Anadhin Sadhaa Pashhuthaaeae ||

This opportunity shall not come into their hands again; night and day, they shall always regret and repent.

ਮਲਾਰ (ਮਃ ੩) (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੧

Raag Malar Guru Amar Das

ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥

Mar Mar Janamai Kadhae N Boojhai Visattaa Maahi Samaaeae ||2||

They die and die again and again, only to be reborn, but they never understand. They rot away in manure.

||2||

ਮਲਾਰ (ਮਃ ੩) (੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੨

Raag Malar Guru Amar Das

ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥

Guramukh Naam Rathae Sae Oudhharae Gur Kaa Sabadh Veechaar ||

The Gurmukhs are imbued with the Naam, and are saved; they contemplate the Word of the Guru's Shabad.

ਮਲਾਰ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੩

Raag Malar Guru Amar Das

ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥

Jeevan Mukath Har Naam Dhhiaaeiaa Har Raakhiaa Our Dhhaar ||

Meditating on the Name of the Lord, they are Jivan-mukta, liberated while yet alive. They enshrine the Lord within their hearts.

ਮਲਾਰ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੩

Raag Malar Guru Amar Das

ਮਨੁ ਤਨੁ ਨਿਰਮਲੁ ਨਿਰਮਲੁ ਮਤਿ ਉਤਮ ਉਤਮ ਬਾਣੀ ਹੋਈ ॥

Man Than Niramal Niramal Math Ootham Ootham Baanee Hoe ||

Their minds and bodies are immaculate, their intellect is immaculate and sublime. Their speech is sublime as well.

ਮਲਾਰ (ਮਃ ੩) (੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੪

Raag Malar Guru Amar Das

ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥

Eaeko Purakh Eaek Prabh Jaathaa Dhoojaa Avar N Koe ||3||

They realize the One Primal Being, the One Lord God. There is no other at all. ||3||

ਮਲਾਰ (ਮਃ ੩) (੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੪

Raag Malar Guru Amar Das

ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥

Aapae Karae Karaaeae Prabh Aapae Aapae Nadhar Karaee ||

God Himself is the Doer, and He Himself is the Cause of causes. He Himself bestows His Glance of Grace.

ਮਲਾਰ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੫

Raag Malar Guru Amar Das

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥

Man Than Raathaa Gur Kee Baanee Saevaa Surath Samaee ||

My mind and body are imbued with the Word of the Guru's Bani. My consciousness is immersed in His service.

ਮਲਾਰ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੫

Raag Malar Guru Amar Das

ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥

Anthar Vasiaa Alakh Abhaevaa Guramukh Hoe Lakhaae ||

The Unseen and Inscrutable Lord dwells deep within. He is seen only by the Gurmukh.

ਮਲਾਰ (ਮਃ ੩) (੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੬

Raag Malar Guru Amar Das

ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥

Naanak Jis Bhaavai This Aapae Dhaevai Bhaavai Thivai Chalaai ||4||5||

O Nanak, He gives to whomever He pleases. According to the Pleasure of His Will, He leads the mortals on. ||4||5||

ਮਲਾਰ (ਮਃ ੩) (੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੬

Raag Malar Guru Amar Das

ਮਲਾਰ ਮਹਲਾ ੩ ਦੁਤੁਕੇ ॥

Malaar Mehalaa 3 Dhuthukae ||

Malaar, Third Mehl, Du-Tukas:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੯

ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥

Sathigur Thae Paavai Ghar Dhar Mehal S Thhaan ||

Through the True Guru the mortal obtains the special place the Mansion of the Lord's Presence in his own home.

ਮਲਾਰ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੭

Raag Malar Guru Amar Das

ਗੁਰ ਸਬਦੀ ਚੁਕੈ ਅਭਿਮਾਨੁ ॥੧॥

Gur Sabadhee Chookai Abhimaan ||1||

Through the Word of the Guru's Shabad, his egotistical pride is dispelled. ||1||

ਮਲਾਰ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੮

Raag Malar Guru Amar Das

ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥

Jin Ko Lilaatt Likhiaa Dhhur Naam ||

Those who have the Naam inscribed on their foreheads,

ਮਲਾਰ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੮

Raag Malar Guru Amar Das

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

Anadhin Naam Sadhaa Sadhaa Dhhaavehi Saachee Dharageh Paavehi Maan ||1|| Rehaao ||

Meditate on the Naam night and day, forever and ever. They are honored in the True Court of the Lord.

||1||Pause||

ਮਲਾਰ (ਮਃ ੩) (੬) ਬ: ਅੰਗ ੧੨੫੯ ਪੰ. ੧੮

Raag Malar Guru Amar Das

ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

Man Kee Bidhh Sathigur Thae Jaanai Anadhin Laagai Sadh Har Sio Dhhiaan ||

From the True Guru, they learn the ways and means of the mind. Night and day, they focus their meditation on the Lord forever.

ਮਲਾਰ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੯ ਪੰ. ੧੯

Raag Malar Guru Amar Das